

ਵਿਚਾਰ-ਚਰਚਾ

ਗੁਰਸ਼ਰਨ ਸਿੰਘ

# ਗਰੀਬ ਲੋਕਾਂ ਦੀ ਸਾਂਝੇ

7 ਸਤੰਬਰ ਕਾਲੇਕੇ ਪਿੰਡ ਨਾਟਕ ਕਰਨ ਦੇ ਸਮਰਥਕ ਗਰੀਬ ਵਰਗ ਦੇ ਲੋਕ ਹਨ। ਲਈ ਜਾਂਦਿਆਂ ਮੌਨ੍ਹ ਬੰਗਾ ਵਿਚੋਂ ਲੰਘਣ ਦਾ ਮੌਕਾ ਮਿਲਿਆ। ਉੱਥੇ ਥਾਣੇ ਦੇ ਕੋਲ ਮੁੱਖ ਸੜਕ ਮਹਿੰਗਾਈ ਦੀ ਮਾਰ ਸਭ ਤੋਂ ਵੱਧ ਇਨ੍ਹਾਂ ਲੋਕਾਂ ਤੇ ਹੈ।

ਤੇ ਤਿੰਨ ਪਾਰਟੀਆਂ ਹਿੰਦ ਕਮਿਊਨਿਸਟ ਪਾਰਟੀ, ਮਾਰਕਸਵਾਦੀ ਕਮਿਊਨਿਸਟ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਦੇ ਪੈਰੋਕਾਰ ਭੁੱਖ ਹੜਤਾਲ ਤੇ ਬੈਠੇ ਸਨ। ਉਹ 250 ਦੇ ਕਰੀਬ ਸਨ ਅਤੇ ਮਹਿੰਗਾਈ ਦੇ ਵਿਹੁੰਧ ਗੇਸ ਕਰ ਰਹੇ ਸਨ ਅਤੇ ਨਾਲ ਹੀ ਆਪਣੀ ਭੁੱਖ ਸਾਂਝੀ ਕਰ ਰਹੇ ਸਨ। ਉਨ੍ਹਾਂ ਦੀ ਯੱਕਜ਼ਹਿਤੀ ਵੇਖ ਕੇ ਆਉਣ ਵਾਲੇ ਸਮੇਂ ਵਿਚ ਪੰਜਾਬ ਦੀ ਗਜ਼ਨੀਤੀ ਦੀ ਇਕ ਹਾਂ-ਪੱਖੀ ਝੱਲਕ ਮਿਲਦੀ ਸੀ।

ਪੰਜਾਬ ਦੀ ਗਜ਼ਨੀਤੀ ਤੇ ਦੋ ਧਿਰਾਂ ਕਾਂਗਰਸ ਅਤੇ ਅਕਾਲੀ ਦਲ ਦਾ ਮੁੱਖ ਤੌਰ ਤੇ ਗਲਬਾ ਰਿਹਾ ਹੈ। ਤੀਜੀ ਧਿਰ ਜਿਸ ਦੀ ਅਗਵਾਈ ਖੱਬੀਆਂ ਸ਼ਕਤੀਆਂ ਕਰਦੀਆਂ ਹਨ ਉਹ ਅਸਰਦਾਇਕ ਤਰੀਕੇ ਨਾਲ ਪੰਜਾਬ ਦੀ ਗਜ਼ਨੀਤੀ ਵਿਚ ਦਾਖਲਾਂਦਾਜ਼ੀ ਨਹੀਂ ਕਰ ਸਕੀ। ਕਾਂਸੀ ਰਾਮ ਦੀ ਅਗਵਾਈ ਵਿਚ ਬਹੁਜਨ ਸਮਾਜ ਪਾਰਟੀ ਵੀ ਇਕ ਸ਼ਕਤੀਸ਼ਾਲੀ ਧਿਰ ਜ਼ਰੂਰ ਹੈ ਪਰ ਪਿਛਲੇ ਸਾਲਾਂ ਵਿਚ ਕਦੀ ਅਕਾਲੀ ਦਲ ਨਾਲ ਅਤੇ ਕਦੀ ਕਾਂਗਰਸ ਨਾਲ ਵਕਤੀ ਸਮਝੌਤੇ ਕਰਦੀ ਰਹੀ ਹੈ। ਇਨ੍ਹਾਂ ਦੋਨਾਂ ਮੁੱਖ ਪਾਰਟੀਆਂ ਦੇ ਸਮਰਥਕ ਉਹ ਹਨ ਜਿਨ੍ਹਾਂ ਦੇ ਹਿੱਤ ਬਹੁਜਨ ਸਮਾਜ ਪਾਰਟੀ ਦੇ ਦਾਲਿਤ ਸਮਰਥਕਾਂ ਨਾਲ ਨਹੀਂ ਮਿਲਦੇ। ਜੇ ਉਹ ਹਿੱਤ ਮਿਲਦੇ ਹਨ ਤਾਂ ਖੱਬੀ ਧਿਰ ਨਾਲ ਮਿਲਦੇ ਹਨ ਕਿਉਂਕਿ ਖੱਬੀ ਧਿਰ ਦੀਆਂ ਪਾਰਟੀਆਂ ਹੀ ਏਲਾਨੀਆਂ ਤੌਰ 'ਤੇ ਗਰੀਬ ਵਰਗ ਦੇ ਹਿੱਤਾਂ ਦੀ ਨੁਮਾਇੰਦਗੀ ਕਰਦੀਆਂ ਹਨ। ਅਕਾਲੀ, ਕਾਂਗਰਸ ਅਤੇ ਭਾਜਪਾ ਉੱਤੋਂ-ਉੱਤੋਂ ਭਾਵੇਂ ਕੋਈ ਵੀ ਦਾਅਵਾ ਕਰਨ ਪਰ ਇਨ੍ਹਾਂ ਦੇ ਮੁੱਖ ਹਿੱਤ ਰੱਜੇ-ਪੁੱਜੇ ਲੋਕਾਂ ਨਾਲ ਜੁੜੇ ਹੋਏ ਹਨ। ਬਹਾਬਗੀ ਦਾ ਸਮਾਜ ਬਨਾਉਣ ਦਾ ਇਨ੍ਹਾਂ ਦਾ ਕੋਈ ਇਗਾਦਾ ਨਹੀਂ। ਆਪਸ ਵਿਚ ਗੱਲਬਾਤ ਕਰਦੇ ਇਨ੍ਹਾਂ ਦੇ ਮੂਰੋਂ ਸੁਭਾਵਿਕ ਹੀ ਨਿਕਲ ਜਾਂਦਾ ਹੈ ਕਿ ਇਹ ਚੁੜ੍ਹੇ ਚਮਾਰ, ਇਨ੍ਹਾਂ ਨੂੰ ਹੁਣ ਵੋਟਾਂ ਦਾ ਹੱਕ ਕੀ ਮਿਲ ਗਿਆ ਹੈ, ਐਵੇਂ ਚਾਂਭਲੇ ਫਿਰਦੇ ਹਨ। ਯਾਨੀ ਗਰੀਬ ਲੋਕਾਂ ਦੀ ਜਾਗ੍ਰਤੀ ਇਨ੍ਹਾਂ ਨੂੰ ਬਹੁਤ ਚੁੱਭਦੀ ਹੈ।

ਪੰਜਾਬ ਨੂੰ ਇਕ ਤੀਜੀ ਧਿਰ ਦੀ ਲੋੜ ਹੈ ਅਤੇ ਇਹ ਸੁਭ ਗੱਲ ਹੈ ਕਿ ਇਹ ਤੀਜੀ ਧਿਰ ਉਭਰੀ ਹੈ, ਜਦੋਂ ਦੋਨੋਂ ਸਥਾਪਤ ਕਮਿਊਨਿਸਟ ਪਾਰਟੀਆਂ ਨੇ ਅਤੇ ਬਹੁਜਨ ਸਮਾਜ ਪਾਰਟੀ ਨੇ ਸਾਂਝਾ ਐਕਬਲਨ ਉਲੀਕਿਆ ਹੈ। ਇਹ ਸਾਂਝਾ ਐਕਬਲਨ ਤਾਂ ਹੀ ਉਲੀਕਿਆ ਜਾ ਸਕਿਆ ਹੈ ਕਿਉਂਕਿ ਇਨ੍ਹਾਂ ਪਾਰਟੀਆਂ

ਮਹਿੰਗਾਈ ਦੀ ਮਾਰ ਸਭ ਤੋਂ ਵੱਧ ਇਨ੍ਹਾਂ ਲੋਕਾਂ ਤੇ ਹੈ।

ਪਿਆਜ਼ 26 ਰੁਪਏ ਕਿਲੋ ਹੋਣ, ਦਾਲਾਂ 40 ਰੁਪਏ ਕਿਲੋ ਹੋਣ, ਅੰਬ 60 ਰੁਪਏ ਕਿਲੋ ਹੋਣ, ਰੱਜੇ-ਪੁੱਜੇ ਲੋਕਾਂ ਉੱਤੇ ਇਹਦਾ ਬਿਲਕੁਲ ਕੋਈ ਅਸਰ ਨਹੀਂ ਪੈਂਦਾ। ਉਨ੍ਹਾਂ ਦੇ ਘਰਾਂ ਵਿਚ ਹਮੇਸ਼ਾ ਵਾਂਗ ਇਨ੍ਹਾਂ ਚੀਜ਼ਾਂ ਨੇ ਆਉਣਾ ਹੈ ਆਉਣਾ ਹੈ। ਚੰਡੀਗੜ੍ਹ ਦੇ ਹੋਟਲਾਂ ਦੀ ਰੈਣਕ ਅਤੇ ਵੰਨਸੁਵੰਨੀਆਂ ਵਸੜ੍ਹਾਂ ਨਾਲ ਭਰੀਆਂ ਹੋਈਆਂ ਦੁਕਾਨਾਂ ਇਸ ਤੱਥ ਦਾ ਸਬੂਤ ਹਨ। ਰੱਜੇ-ਪੁੱਜੇ ਲੋਕਾਂ ਕੋਲ ਸਾਧਨ ਹਨ ਕਿ ਉਹ ਇਸ ਮਹਿੰਗਾਈ ਦਾ ਮੁਕਾਬਲਾ ਕਰ ਲੋਣ। ਗਰੀਬ ਲੋਕਾਂ ਦੇ ਘਰਾਂ ਵਿਚ ਪਿਆਜ਼, ਦਾਲਾਂ, ਤੇਲ ਬੰਦ ਹੋ ਜਾਵੇਗਾ। ਮਹਿੰਗਾਈ ਦੀ ਤਕਲੀਫ ਸਾਰੇ ਲੋਕਾਂ ਨੂੰ ਨਹੀਂ ਸਗੋਂ ਗਰੀਬ ਲੋਕਾਂ ਨੂੰ ਹੈ। ਇਹ ਲਕੀਰ ਖਿੱਚਣੀ ਜ਼ਰੂਰੀ ਹੈ।

ਇਹ ਸਾਰਾ ਨਿਜਾਮ ਜਿਹੜਾ ਬੁਰਜ਼ੂਆ ਪਾਰਟੀਆਂ ਅਤੇ ਉਨ੍ਹਾਂ ਦੀ ਅਫਸਰਸ਼ਾਹੀ ਚਲਾ ਰਹੀ ਹੈ, ਬੁਨਿਯਾਦੀ ਤੌਰ ਤੇ ਗਰੀਬ ਦੁਸ਼ਮਣੇ ਹੈ। ਇਹ ਗਰੀਬ ਵਰਗ 85-90 ਫੀਸਦੀ ਹੈ। ਵੋਟਾਂ ਇਨ੍ਹਾਂ ਦੀਆਂ ਬਣੀਆਂ ਹੋਈਆਂ ਹਨ। ਇਨ੍ਹਾਂ ਨੂੰ ਜੇਕਰ ਸੂਝ ਆ ਜਾਏ ਤਾਂ ਉਹ ਇਹ ਨਜ਼ਾਮ ਬਦਲ ਸਕਦੇ ਹਨ। ਵੋਟਾਂ ਨਾਲ ਵੀ ਅਤੇ ਵਿਸ਼ਾਲ ਲੋਕ ਸੰਘਰਸ਼ਾਂ ਨਾਲ ਵੀ ਇਹ ਅਪਣੀ ਗੱਲ ਮੰਨਵਾ ਸਕਦੇ ਹਨ। ਗਰੀਬ ਲੋਕਾਂ ਦੀ ਨਿਜਾਤ ਤਾਂ ਹੀ ਹੋਵੇਗੀ, ਜਦੋਂ ਇਨ੍ਹਾਂ ਦੇ ਹਿੱਤ ਦੀ ਸਰਕਾਰ ਬਣੇਗੀ।

ਪੰਜਾਬ ਵਿਚ ਤੀਜੀ ਧਿਰ ਦਾ ਉਭਰਨਾ ਗਰੀਬ ਲੋਕਾਂ ਲਈ ਇਕ ਸੁਭ ਗੱਲ ਹੈ। ਇਹਦਾ ਸਵਾਗਤ ਕਰਨਾ ਬਣਦਾ ਹੈ। 50 ਸਾਲ ਕਾਂਗਰਸ ਪਾਰਟੀ ਇਹ ਨਾਅਰਾ ਲਗਾ ਕੇ ਹਕੂਮਤ ਕਰਦੀ ਰਹੀ ਕਿ ਦੇਸ਼ ਖਤਰੇ ਵਿਚ ਹੈ। ਵਿੱਚ-ਵਿੱਚ ਅਕਾਲੀ ਦਲ ਵਾਲੇ ਕਹਿੰਦੇ ਰਹੇ ਕਿ ਪੰਥ ਖਤਰੇ ਵਿਚ ਹੈ। ਉਂਡ ਨਾ ਹੀ ਦੇਸ਼ ਖਤਰੇ ਵਿਚ ਹੈ, ਨਾ ਹੀ ਪੰਥ ਖਤਰੇ ਵਿਚ ਹੈ, ਸਗੋਂ ਹਮੇਸ਼ਾ ਗਰੀਬ ਹੀ ਖਤਰੇ ਵਿਚ ਰਿਹਾ ਹੈ। ਉਹਦਾ ਹੀ ਲਹੂ ਨਿਚੋਕਿਆ ਗਿਆ ਹੈ। ਜਾਤਾਂ ਦੀ ਸਿਆਸਤ ਹੋਵੇ ਜਾਂ ਜਮਾਤਾਂ ਦੀ ਸਿਆਸਤ ਹੋਵੇ, ਗਰੀਬ ਦੀ ਨਿਜਾਤ ਇਸੇ ਵਿਚ ਹੈ ਕਿ ਇਹ ਪ੍ਰਬੰਧਕੀ ਢਾਂਚਾ ਸਿਰੋਂ ਦੇ ਬਦਲਿਆ ਜਾਏ। ਅੱਜ ਦੇ ਸਮੇਂ ਵਿਚ ਖੱਬੀਆਂ ਪਾਰਟੀਆਂ ਤੇ ਬਹੁਜਨ ਸਮਾਜ ਪਾਰਟੀ ਵਾਲੇ ਇਕ ਗਰੀਬਾਂ ਦੀ ਹਿੱਤ ਵਾਲੀ ਸਰਕਾਰ ਬਣਾਉਣ ਦੀ ਸ਼ਕਤੀ ਹੈ। ਨਿਸ਼ਾਨੇ ਖਾਲਸਾ ਬਨਾਉਣ ਨਾਲੋਂ ਗਰੀਬ ਬਸਤੀਆਂ ਵਿਚ ਜੀਣ ਦੀਆਂ ਸਹੂਲਤਾਂ ਮੁਹੱਈਆ ਕਰਨੀਆਂ ਕਿਤੇ ਵੱਧ ਸ਼ੁਰੂ ਹਨ।